

ਜਿਸ ਦਾ ਸਾਹਿਬੁ ਡਾਢਾ ਹੋਇ ॥ ਤਿਸ ਨੇ ਮਾਰਿ ਨ ਸਾਕੈ ਕੋਇ ॥

ਸਾਹਿਬ ਕੀ ਸੇਵਕੁ ਰਹੈ ਸਰਣਾਈ ॥ ਆਪੇ ਬਖਸੇ ਦੇ ਵਡਿਆਈ ॥  
ਤਿਸ ਤੇ ਉਪਰਿ ਨਾਹੀ ਕੋਇ ॥ ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥

ਗੁਰਮਤੀ ਸਾਂਤਿ ਵਸੈ ਸਰੀਰ ॥ ਸਬਦੁ ਚੀਨ੍ ਫਿਰਿ ਲਗੈ ਨ ਪੀਰ ॥  
ਆਵੈ ਨ ਜਾਇ ਨਾ ਦੁਖੁ ਪਾਏ ॥ ਨਾਮੇ ਰਾਤੇ ਸਹਜਿ ਸਮਾਏ ॥  
ਨਾਨਕ ਗੁਰਮੁਖਿ ਵੇਖੈ ਹਦੂਰਿ ॥ ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥

jis dhaa saahib ddaaddaa hoi || tis no maar na saakai koi ||

saahib kee sevak rahai saranaiee || aape bakhase dhe vaddiaaiee ||  
tis te uopar naahee koi || kaun ddarai ddar kis kaa hoi ||4||

guramatee saa(n)t vasai sareer || sabadh cheeni(h) fir lagai na peer ||  
aavai na jai naa dhukh paae || naame raate sahaj samaae ||  
naanak guramukh vekhai hadhoor || meraa prabh sadh rahiaa bharapoor ||5||

*One who belongs to the All-powerful Lord and Master*

*no one can destroy him.*

*The Lord's servant remains under His protection;*

*The Lord Himself forgives him, and blesses him with glorious greatness.*

*There is none higher than Him.*

*Why should he be afraid? What should he ever fear? ||4||*

*Through the Guru's Teachings, peace and tranquility abide within the body.*

*Remember the Word of the Shabad, and you shall never suffer pain.*

*You shall not have to come or go, or suffer in sorrow.*

*Imbued with the Naam, the Name of the Lord, you shall merge in celestial peace.*

*O Nanak, the Gurmukh beholds Him ever-present, close at hand.*

*My God is always fully pervading everywhere. ||5||*